



Punjab Government Gazette

EXTRAORDINARY

Published by Authority

CHANDIGARH, MONDAY, FEBRUARY 3, 2025 (MAGHA 14, 1946 SAKA)

ਪੰਜਾਬ ਸਰਕਾਰ
ਜਲ ਸਰੋਤ ਵਿਭਾਗ
(ਕਾਰਜ ਸਾਖਾ)

(ਸ਼ੁਰੂਆਤੀ ਨੋਟੀਫਿਕੇਸ਼ਨ U/S 11(1))

ਮਿਤੀ 3 ਫਰਵਰੀ, 2025

ਨੰਬਰ.WR-IRWR04/37/2023-IW3/459.-ਜਿਵੇਂ ਕਿ ਪੰਜਾਬ ਸਰਕਾਰ ਨੂੰ ਜਾਪਦਾ ਹੈ ਕਿ ਜਿਲ੍ਹਾ ਸੰਗਰੂਰ ਵਿਖੇ ਮਾਈਨਰ 9 ਭਵਾਨੀਗੜ੍ਹ ਰਜਵਾਹਾ ਦੀ ਉਸਾਰੀ ਲਈ ਪੰਜਾਬ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਜਨਤਕ ਖਰਚੇ ਤੇ ਜਨਤਕ ਉਦੇਸ਼ਾਂ ਲਈ ਜਮੀਨ ਲੋੜੀਂਦੀ ਹੈ। ਇਹ ਅਧਿਸੂਚਿਤ ਕੀਤਾ ਜਾਂਦਾ ਹੈ ਕਿ ਉਪਰੋਕਤ ਮੰਤਵ ਲਈ ਹੇਠਾਂ ਦਰਸਾਈ ਜਮੀਨ ਨੂੰ ਐਕਵਾਇਰ ਕੀਤੇ ਜਾਣ ਦੀ ਸੰਭਾਵਨਾ ਹੈ।

ਇਹ ਨੋਟੀਫਿਕੇਸ਼ਨ The Right to Fair Compensation and Transparency in land Acquisition, Rehabilitation and Resettlement Act, 2013 ਦੇ ਸੈਕਸ਼ਨ 11(1) ਦੇ ਉਪਬੰਧਾਂ ਦੇ ਤਹਿਤ ਉਹਨਾਂ ਸਾਰਿਆਂ ਜਿਹਨਾਂ ਨਾਲ ਸਬੰਧਤ ਹੈ, ਲਈ ਤਿਆਰ ਕੀਤੀ ਗਈ ਹੈ।

ਐਕਵਾਇਰ ਕਰਨ ਸਬੰਧੀ ਇਤਰਾਜ਼, ਜੇਕਰ ਕੋਈ ਹੋਵੇ ਤਾਂ ਐਕਟ ਦੇ ਸੈਕਸ਼ਨ 15 ਦੇ ਤਹਿਤ ਦਿਲਚਸਪੀ ਰੱਖਣ ਵਾਲੇ ਵਿਅਕਤੀਆਂ ਦੁਆਰਾ ਇਸ ਨੋਟੀਫਿਕੇਸ਼ਨ ਦੇ ਪ੍ਰਕਾਸ਼ਨ ਦੀ ਮਿਤੀ ਤੋਂ 60 ਦਿਨਾਂ ਦੇ ਅੰਦਰ ਭੂਮੀ ਗ੍ਰਹਿਣ ਕੁਲੈਕਟਰ-ਕਮ-ਉਪ ਮੰਡਲ ਮੈਜਿਸਟ੍ਰੇਟ ਭਵਾਨੀਗੜ੍ਹ ਦੇ ਸਨਮੁੱਖ ਹੇਠ ਲਿਖੇ ਮੁੱਦਿਆਂ ਅਨੁਸਾਰ ਦਾਇਰ ਕੀਤੇ ਜਾ ਸਕਦੇ ਹਨ।-

- I. ਐਕਵਾਇਰ ਕੀਤੇ ਜਾਣ ਲਈ ਪ੍ਰਸਤਾਵਿਤ ਜਮੀਨ ਦੇ ਖੇਤਰ ਅਤੇ ਅਨੁਕੂਲਤਾ ਦੇ ਸਬੰਧ ਵਿੱਚ।
- II. ਜਨਤਕ ਉਦੇਸ਼ ਲਈ ਪੇਸ਼ ਕੀਤੀ ਗਈ ਤਰਕਸੰਗਤ ਦੇ ਸਬੰਧ ਵਿੱਚ।
- III. ਸਮਾਜਿਕ ਪ੍ਰਭਾਵ ਦਾ ਮੁਲਾਂਕਣ ਰਿਪੋਰਟ ਦੇ ਸਬੰਧ ਵਿੱਚ।

ਭੇ ਪ੍ਰਾਪਤ ਐਕਟ ਦੇ ਸੈਕਸ਼ਨ 11(4) ਤਹਿਤ ਦੱਸੀ ਗਈ ਜਮੀਨ ਬਾਰੇ ਨੋਟੀਫਿਕੇਸ਼ਨ ਪ੍ਰਾਪਤ ਹੋਣ ਦੀ ਮਿਤੀ ਤੋਂ ਬਾਅਦ ਬਿਨਾਂ ਕੁਲੈਕਟਰ ਦੀ ਮੰਨਜ਼ੂਰੀ ਤੋਂ ਕੋਈ ਵੀ ਵਿਅਕਤੀ ਲੈਣ-ਦੇਣ ਨਹੀਂ ਕਰ ਸਕਦਾ ਜਾਂ ਜਮੀਨ ਦੀ ਅਦਲਾ ਬਦਲੀ ਨਹੀਂ ਕਰ ਸਕਦਾ ਭਾਵ ਵਿਕਰੀ/ਖਰੀਦ ਆਦਿ ਜਾਂ ਕੋਈ ਹੋਰ ਝੰਜਟ ਪੈਦਾ ਨਹੀਂ ਕਰ ਸਕਦਾ।

ਭੂਮੀ ਅਧਿਗ੍ਰਹਿਣ ਕੁਲੈਕਟਰ-ਕਮ-ਉਪ ਮੰਡਲ ਮੈਜਿਸਟ੍ਰੇਟ, ਭਵਾਨੀਗੜ੍ਹ ਦੇ ਦਫਤਰ ਵਿੱਚ ਕੰਮ ਕਰਦੇ ਸਮੇਂ ਦੌਰਾਨ ਕਿਸੇ ਵੀ ਕੰਮ ਵਾਲੇ ਦਿਨ ਜਮੀਨ ਦੀ ਯੋਜਨਾ ਦਾ ਨਿਰੀਖਣ ਕੀਤਾ ਜਾ ਸਕਦਾ ਹੈ।

ਉਕਤ ਐਕਟ ਦੀ ਧਾਰਾ 12 ਦੇ ਤਹਿਤ ਪ੍ਰਦਾਨ ਕੀਤੀ ਗਈ ਸ਼ਕਤੀ ਦੀ ਵਰਤੋਂ ਕਰਦੇ ਹੋਏ, ਪੰਜਾਬ ਸਰਕਾਰ ਵੱਲੋਂ ਇਸ ਕਾਰਜ ਲਈ ਅਧਿਕਾਰੀਆਂ ਨੂੰ ਆਪਣੇ ਕਾਮਿਆਂ ਅਤੇ ਕਰਮਚਾਰੀਆਂ ਦੇ ਨਾਲ ਉਕਤ ਖੇਤਰ ਵਿੱਚ ਕਿਸੇ ਵੀ ਜਮੀਨ 'ਤੇ ਜਾਣ ਅਤੇ ਸਰਵੇਖਣ ਕਰਨ ਅਤੇ ਹੋਰ ਸਾਰੀ ਕਾਰਵਾਈ ਕਰਨ ਲਈ ਅਧਿਕਾਰ ਦਿੱਤੇ ਗਏ ਹਨ।

ਭੂਮੀ ਅਧਿਗ੍ਰਹਿਣ ਕੁਲੈਕਟਰ -ਕਮ ਉਪ ਮੰਡਲ ਮੈਜਿਸਟ੍ਰੇਟ, ਭਵਾਨੀਗੜ੍ਹ ਦੇ ਦਫਤਰ ਵਿੱਚ ਕੰਮ ਕਰਦੇ ਸਮੇਂ ਦੌਰਾਨ ਕਿਸੇ ਵੀ ਕੰਮ ਵਾਲੇ ਦਿਨ ਜਮੀਨ ਦੀ ਯੋਜਨਾ ਦਾ ਨਿਰੀਖਣ ਕੀਤਾ ਜਾ ਸਕਦਾ ਹੈ।

1. ਜਨਤਕ ਉਦੇਸ਼ ਦੀ ਕਿਸਮ :- ਭਵਾਨੀਗੜ੍ਹ ਮਾਈਨਰ 9 ਦੀ ਰੀਮਾਡਲਿੰਗ ਅਤੇ ਉਸਾਰੀ ਜਿਸ ਨਾਲ ਪਿੰਡ ਝਨੇੜੀ, ਬਟੜਿਆਣਾ ਅਤੇ ਘਰਾਚੋਂ ਦੇ ਰਕਬੇ ਨੂੰ ਸਿੰਚਾਈ ਲਈ ਨਹਿਰੀ ਪਾਣੀ ਦਿੱਤਾ ਜਾਵੇਗਾ।
2. ਭੂਮੀ ਅਧਿਗ੍ਰਹਿਣ ਵਿਭਾਗ ਦਾ ਨਾਮ :- ਜਲ ਸਰੋਤ ਵਿਭਾਗ ਪੰਜਾਬ।
3. ਪ੍ਰਭਾਵਿਤ ਵਿਅਕਤੀਆਂ ਦੇ ਵਿਸਥਾਪਨ ਦਾ ਕਾਰਨ :- ਕਿਸੇ ਵੀ ਪ੍ਰਭਾਵਿਤ ਵਿਅਕਤੀਆਂ ਦਾ ਵਿਸਥਾਪਨ ਨਹੀਂ ਹੋਇਆ।

4. ਸਮਾਜਿਕ ਪ੍ਰਭਾਵ ਮੁਲਾਂਕਣ ਰਿਪੋਰਟ ਦਾ ਸਾਰ : The Right to Fair Compensation and Transparency in Land Acquisition, Rehabilitation and Resettlement Act, 2013 ਦੇ ਸੈਕਸ਼ਨ 7 ਦੇ ਤਹਿਤ ਨੋਟੀਫਿਕੇਸ਼ਨ ਨੰ. WR- IRWRO4/ 15/2023-IW3/3336 ਮਿਤੀ 02-12-2024 ਰਾਹੀਂ ਸਥਾਪਿਤ ਮਹਿਰ ਗਰੁੱਪ ਵੱਲੋਂ ਸਮਾਜਿਕ ਪ੍ਰਭਾਵ ਮੁਲਾਂਕਣ ਰਿਪੋਰਟ ਦਾ ਅਧਿਐਨ ਕਰਕੇ ਭੂਮੀ ਅਧਿਗ੍ਰਹਿਣ ਕਰਨ ਦੀ ਸਿਫਾਰਸ਼ ਕੀਤੀ ਗਈ ਹੈ।

5. ਪੁਨਰਵਾਸ ਅਤੇ ਪੁਨਰਵਾਸ ਦੇ ਉਦੇਸ਼ ਲਈ ਨਿਯੁਕਤ : NA

ਕੀਤੇ ਗਏ ਪ੍ਰਸ਼ਾਸਕ ਦਾ ਵੇਰਵਾ :-

ਐਕੁਆਇਰ ਕੀਤੀ ਜਾਣ ਵਾਲੀ ਜ਼ਮੀਨ ਦਾ ਵੇਰਵਾ

ਜ਼ਿਲ੍ਹਾ	ਤਹਿਸੀਲ	ਪਿੰਡ	ਪੇਡੂ/ਸਹਿਰੀ	ਹਦਬਸਤ ਨੰ.	ਐਕੁਆਇਰ ਹੋਣ ਵਾਲਾ ਰਕਬਾ	ਮੁਸਤਲਿਲ ਨੰ./ਕਿਲਾ ਨੰ.	ਜ਼ਮੀਨ ਦੀ ਕਿਸਮ
1	2	3	4	5	6	7	8
					0-10-6	183// 12	ਚਾਹੀ
					1-12-5	19	ਚਾਹੀ
					2-3-4	20	ਚਾਹੀ
					2-3-5	182// 16	ਚਾਹੀ
					1-2-6	17	ਚਾਹੀ

ਸੰਗਰੂਰ	ਭਵਾਨੀਗੜ੍ਹ	ਘਰਾਂਚੇ	ਪੇਡੂ	108	0-5-3	22	ਚਾਹੀ
					2-3-4	23	ਚਾਹੀ
					1-0-3	24	ਚਾਹੀ
					1-19-7	185// 2	ਚਾਹੀ
					1-9-1	9	ਚਾਹੀ
					0-9-4	10	ਚਾਹੀ
					2-0-4	11	ਚਾਹੀ
					1-19-9	20	ਚਾਹੀ
					2-0	21	ਚਾਹੀ
					1-19-8	207// 1	ਚਾਹੀ
					1-19-9	10	ਚਾਹੀ
					1-19-9	11	ਚਾਹੀ
					0-0-3	19	ਚਾਹੀ
					1-19-3	20	ਚਾਹੀ
					1-3-9	21	ਚਾਹੀ
					0-15-9	22	ਚਾਹੀ
					0-6	208// 1	ਚਾਹੀ
					1-13-7	2	ਚਾਹੀ
					1-19-9	9	ਚਾਹੀ
					1-19-9	12	ਚਾਹੀ
					1-1-5	19	ਚਾਹੀ
					0-18-4	20	ਚਾਹੀ
					1-19-6	21	ਚਾਹੀ
					2-0-4	231// 1	ਚਾਹੀ
					2-0-1	10	ਚਾਹੀ
					2-0-1	11	ਚਾਹੀ
					2-0-2	20	ਚਾਹੀ
					1-19-9	21	ਚਾਹੀ
					2-0-2	232//1	ਚਾਹੀ
					1-19-9	10	ਚਾਹੀ
					1-19-9	11	ਚਾਹੀ
					1-19-9	20	ਚਾਹੀ
					1-19-9	21	ਚਾਹੀ
ਸੰਗਰੂਰ	ਭਵਾਨੀਗੜ੍ਹ	ਝਨੇੜੀ	ਪੇਡੂ	107	0-7-9	1957	ਚਾਹੀ
					1-0-18	1958	ਚਾਹੀ
					0-7-9	1974	ਚਾਹੀ
					1-4-17	1973	ਚਾਹੀ
					0-5-8	1980	ਚਾਹੀ
					1-5-15	1981	ਚਾਹੀ
					0-2-11	1991	ਚਾਹੀ
					1-7-16	1990	ਚਾਹੀ
					0-6-1	1988/3	ਚਾਹੀ
					1-1-3	2004	ਚਾਹੀ
					1-6-13	2005	ਚਾਹੀ
					0-2-15	2006	ਚਾਹੀ
					0-1-15	2008	ਚਾਹੀ
					1-5-12	2007	ਚਾਹੀ

					1-8-07	1695	ਚਾਹੀ
					1-8-07	1694	ਚਾਹੀ
					1-8-07	1693	ਚਾਹੀ
					1-8-07	1692	ਚਾਹੀ
					1-8-07	1691	ਚਾਹੀ
					1-8-07	1690	ਚਾਹੀ
					1-8-07	1689/1	ਚਾਹੀ
					1-0	1689	ਚਾਹੀ
					2-1-10	1003	ਨਹਿਰੀ
					2-0-1.6	1002	ਨਹਿਰੀ
					0-1-9.4	1005	ਚਾਹੀ
					1-17-6.8	1001	ਨਹਿਰੀ
					0-2-12.4	1009	ਚਾਹੀ
					1-15-0.4	1000	ਚਾਹੀ
					0-6-8.4	1010/2	ਚਾਹੀ
					1-12-16.8	999	ਚਾਹੀ
					0-6-8.4	1015/2	ਚਾਹੀ
					0-11-0.4	1016	ਚਾਹੀ
					1-10-8.8	998/2	ਚਾਹੀ
					1-2-19.2	973	ਚਾਹੀ
					0-17-1.8	974	ਚਾਹੀ
					1-16-13.6	972	ਚਾਹੀ
					0-0-14.8	975	ਚਾਹੀ
					1-17-13.6	971	ਚਾਹੀ
					1-17-19.8	953	ਚਾਹੀ
					1-18-0.6	954	ਚਾਹੀ
					0-19-7.4	955	ਚਾਹੀ
					0-19-0.8	957/1	ਚਾਹੀ
					1-18-7.4	738	ਚਾਹੀ
					1-16-5	737	ਚਾਹੀ
					0-4-4	645	ਚਾਹੀ
					1-18-14.4	646	ਚਾਹੀ
					0-3-1.4	736/1	ਚਾਹੀ
					1-9-16.8	653	ਚਾਹੀ
					0-16-19.4	652	ਚਾਹੀ
					2-2-9.6	655	ਚਾਹੀ
					0-0-13.6	660/1	ਚਾਹੀ
					2-6-19	659	ਚਾਹੀ
					0-6-5.8	658	ਚਾਹੀ
					2-1-4.6	665	ਚਾਹੀ
					0-4-6.8	664	ਚਾਹੀ
					0-11-4.2	666	ਚਾਹੀ
					1-4-6.2	627	ਚਾਹੀ
					1-0-0	620/2	ਚਾਹੀ
					1-8-12.2	621	ਚਾਹੀ
					1-6-9.4	613	ਚਾਹੀ
					1-8-12.8	612	ਚਾਹੀ

					1-1-2.4	609	ਚਾਹੀ
					1-16-11.2	610	ਚਾਹੀ
					2-9-2	588	ਚਾਹੀ
					0-10-15	589/1	ਚਾਹੀ
					2-2-16	586	ਚਾਹੀ
					0-6-4	656	ਚਾਹੀ

ਮਿਤੀ 31 ਜਨਵਰੀ, 2025

ਸਹੀ/-
 ਕ੍ਰਿਸ਼ਨ ਕੁਮਾਰ, ਆਈ.ਏ.ਐਸ
 ਪ੍ਰਮੁੱਖ ਸਕੱਤਰ, ਪੰਜਾਬ ਸਰਕਾਰ,
 ਜਲ ਸਰੋਤ ਵਿਭਾਗ, ਪੰਜਾਬ

3306/2-2025/Pb. Govt. Press, S.A.S. Nagar

GOVERNMENT OF PUNJAB
WATER RESOURCES DEPARTMENT PUNJAB
(Works Branch)

Preliminary Notification U/S 11(1)

The 3rd February, 2025

NO. WR-IRWR04/37/2023-IW3/459.-Whereas it appears to the Government of Punjab that the land is likely to be required to be taken by Government of Punjab at the Public expenses, for a Public purpose namely for land to be acquired for *Remodelling and Construction of Bhawanigarh minor 9* from RD 0- 18300 Off-taking at RD 84700 of Bhawanigarh distributary. It is hereby notified that land in the locality described below is likely to be required for the above purpose.

This preliminary notification is made under the provision of section 11 sub section (i) of The Right to Fair Compensation and Transparency in Land Acquisition, Rehabilitation and Resettlement Act, 2013, to all whom it may concern.

Any person interested in any land which has been notified under aforesaid section as being required or likely to be required for the above said purpose, may in accordance with Section 15 of the Act, within sixty days from the date of Publication of preliminary notification, object to area and suitability of land proposed to be acquired, justification offered for public purpose and the findings of social Impact Assessment report.

Under Section 11(4) of the Act, no person shall make any transaction or cause any transaction of land i.e. sale/purchase etc., or create any encumbrance on such land from the date of publication of such notification without prior approval of the collector.

Plan of the land can be inspected in the office of the Land Acquisition Collector-cum-Sub Divisional Magistrate, Bhawanigarh

In exercise of powers conferred by the section 12 of the aforesaid Act, the Governor of Punjab is pleased to authorize the officers for the time being engaged in the under taking with their servants and workmen (for the purpose of enabling to determine the extent of land to be acquired) to enter upon and survey and take levels of any land in such locality and to do all other acts required or permitted by that section.

- | | |
|---|--|
| 1. Nature of Public Purpose | :Remodelling and construction of Bhawanigarh minor 9 from RD 0- 18300 Off-taking at RD 84700 of Bhawanigarh distributary which will irrigate agriculturable land of village Jhuner, Batriana and Gharachon of Tehsil- Bhawanigarh , District Sangrur |
| 2. Name of acquiring department | :Water Resources Department, Punjab |
| 3. Reason necessitating the displacement of affected persons | :No Displacement of affected persons |
| 4. Summary of Social Impact Assessment Report | :Recommended for the acquisition of proposed land by Expert Group constituted for |

appraisal of SIA Report vide Notification No. WR-IRWR04/15/2023/-IW3/3336 dated:02/12/2024 under Sub-Section (1) and (2) of Section 7 of the "Right to Fair Compensation and Transparency in Land Acquisition, Rehabilitation and Resettlement Act 2013".

**5. Particulars of the Administrator Appointed : NA
for the purpose of Rehabilitation and
Resettlement.**

SPECIFICATIONS OF LAND TO BE ACQUIRED

District	Tehsil	Village	City/ Rural	H.B No.	Area to be acquired (K-M-S)	Mustil No.//Killa No.	Type of Land
1	2	3	4	5	6	7	8
Sangrur	Bhawanigarh	Gharachon	Rural	108	0-10-6	183// 12	ਚਾਹੀ
					1-12-5	19	ਚਾਹੀ
					2-3-4	20	ਚਾਹੀ
					2-3-5	182// 16	ਚਾਹੀ
					1-2-6	17	ਚਾਹੀ
					0-5-3	22	ਚਾਹੀ
					2-3-4	23	ਚਾਹੀ
					1-0-3	24	ਚਾਹੀ
					1-19-7	185// 2	ਚਾਹੀ
					1-9-1	9	ਚਾਹੀ
					0-9-4	10	ਚਾਹੀ
					2-0-4	11	ਚਾਹੀ
					1-19-9	20	ਚਾਹੀ
					2-0	21	ਚਾਹੀ
					1-19-8	207// 1	ਚਾਹੀ
					1-19-9	10	ਚਾਹੀ
					1-19-9	11	ਚਾਹੀ
					0-0-3	19	ਚਾਹੀ
					1-19-3	20	ਚਾਹੀ
					1-3-9	21	ਚਾਹੀ
					0-15-9	22	ਚਾਹੀ
					0-6	208// 1	ਚਾਹੀ
					1-13-7	2	ਚਾਹੀ
					1-19-9	9	ਚਾਹੀ
					1-19-9	12	ਚਾਹੀ
					1-1-5	19	ਚਾਹੀ
					0-18-4	20	ਚਾਹੀ
					1-19-6	21	ਚਾਹੀ
					2-0-4	231// 1	ਚਾਹੀ
					2-0-1	10	ਚਾਹੀ
					2-0-1	11	ਚਾਹੀ
					2-0-2	20	ਚਾਹੀ
					1-19-9	21	ਚਾਹੀ
					2-0-2	232//1	ਚਾਹੀ

					1-19-9	10	ਚਾਹੀ
					1-19-9	11	ਚਾਹੀ
					1-19-9	20	ਚਾਹੀ
					1-19-9	21	ਚਾਹੀ

District	Tehsil	Village	City/ Rural	H.B No.	Area to be acquired (B-B-B)	Mustil No./Killa No.	Type of Land
1	2	3	4	5	7	6	8
Sangrur	Bhawanigarh	Jhuneri	Rural	107	0-7-9	1957	ਚਾਹੀ
					1-0-18	1958	ਚਾਹੀ
					0-7-9	1974	ਚਾਹੀ
					1-4-17	1973	ਚਾਹੀ
					0-5-8	1980	ਚਾਹੀ
					1-5-15	1981	ਚਾਹੀ
					0-2-11	1991	ਚਾਹੀ
					1-7-16	1990	ਚਾਹੀ
					0-6-1	1988/3	ਚਾਹੀ
					1-1-3	2004	ਚਾਹੀ
					1-6-13	2005	ਚਾਹੀ
					0-2-15	2006	ਚਾਹੀ
					0-1-15	2008	ਚਾਹੀ
					1-5-12	2007	ਚਾਹੀ
					1-8-07	1695	ਚਾਹੀ
					1-8-07	1694	ਚਾਹੀ
					1-8-07	1693	ਚਾਹੀ
					1-8-07	1692	ਚਾਹੀ
					1-8-07	1691	ਚਾਹੀ
					1-8-07	1690	ਚਾਹੀ
					1-8-07	1689/1	ਚਾਹੀ
Sangrur	Bhawanigarh	Batriana	Rural	106	1-0	1689	ਚਾਹੀ
					2-1-10	1003	ਨਹਿਰੀ
					2-0-1.6	1002	ਨਹਿਰੀ
					0-1-9.4	1005	ਚਾਹੀ
					1-17-6.8	1001	ਨਹਿਰੀ
					0-2-12.4	1009	ਚਾਹੀ
					1-15-0.4	1000	ਚਾਹੀ
					0-6-8.4	1010/2	ਚਾਹੀ
					1-12-16.8	999	ਚਾਹੀ
					0-6-8.4	1015/2	ਚਾਹੀ
					0-11-0.4	1016	ਚਾਹੀ
					1-10-8.8	998/2	ਚਾਹੀ
					1-2-19.2	973	ਚਾਹੀ
					0-17-1.8	974	ਚਾਹੀ
					1-16-13.6	972	ਚਾਹੀ
					0-0-14.8	975	ਚਾਹੀ
					1-17-13.6	971	ਚਾਹੀ

					1-17-19.8	953	ਚਾਹੀ
					1-18-0.6	954	ਚਾਹੀ
					0-19-7.4	955	ਚਾਹੀ
					0-19-0.8	957/1	ਚਾਹੀ
					1-18-7.4	738	ਚਾਹੀ
					1-16-5	737	ਚਾਹੀ
					0-4-4	645	ਚਾਹੀ
					1-18-14.4	646	ਚਾਹੀ
					0-3-1.4	736/1	ਚਾਹੀ
					1-9-16.8	653	ਚਾਹੀ
					0-16-19.4	652	ਚਾਹੀ
					2-2-9.6	655	ਚਾਹੀ
					0-0-13.6	660/1	ਚਾਹੀ
					2-6-19	659	ਚਾਹੀ
					0-6-5.8	658	ਚਾਹੀ
					2-1-4.6	665	ਚਾਹੀ
					0-4-6.8	664	ਚਾਹੀ
					0-11-4.2	666	ਚਾਹੀ
					1-4-6.2	627	ਚਾਹੀ
					1-0-0	620/2	ਚਾਹੀ
					1-8-12.2	621	ਚਾਹੀ
					1-6-9.4	613	ਚਾਹੀ
					1-8-12.8	612	ਚਾਹੀ
					1-1-2.4	609	ਚਾਹੀ
					1-16-11.2	610	ਚਾਹੀ
					2-9-2	588	ਚਾਹੀ
					0-10-15	589/1	ਚਾਹੀ
					2-2-16	586	ਚਾਹੀ
					0-6-4	656	ਚਾਹੀ

Sd/-

KRISHAN KUMAR, IASPrincipal Secretary to Govt. of Punjab
Water Resources Department, Punjab

The 31st January, 2025